

Sikhs won the Turban case

ਯੂਨਾਈਟਿਡ ਨੇਸ਼ਨ ਵਿਚ ਸਿੱਖ ਜਿੱਤ ਗਏ ਫਰਾਂਸ ਦੇ ਖਿਲਾਫ ਦਸਤਾਰ ਦਾ ਕੇਸ

ਯੂਨਾਈਟਿਡ ਸਿੱਖਸ ਦੀ ਇੰਗਲੈਂਡ ਦੀ ਆਗੂ ਅਤੇ ਕਾਨੂੰਨੀ ਸਲਾਹਕਾਰ ਬੀਬੀ ਮਜਿੰਦਰਪਾਲ ਕੌਰ ਜੀ ਵਲੋਂ ਪਰੈਸ ਦੇ ਨਾਮ ਜਾਰੀ ਸੰਦੇਸ਼ ਵਿਚ ਕਿਹਾ ਹੈ ਕਿ ਫਰਾਂਸ ਵਿਚ ਸਿੱਖਾਂ ਦੇ ਦਸਤਾਰ ਮਾਮਲੇ ਵਿਚ ਪ੍ਰਮੁੱਖ 76 ਸਾਲਾ ਸ: ਰਨਜੀਤ ਸਿੰਘ ਦੇ ਕੇਸ ਸਬੰਧੀ ਯੂ ਐਨ ਦੇ ਹਿਊਮਨ ਰਾਈਟਸ ਕਮਿਸ਼ਨ ਨੇ ਫਰਾਂਸ ਨੂੰ 15 ਮਾਰਚ ਦਾ ਸਮਾਂ ਦਿੱਤਾ ਹੈ ਕਿ ਸਰਕਾਰ ਨੇ ਧਾਰਮਿਕ ਅਜ਼ਾਦੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਸ: ਰਨਜੀਤ ਸਿੰਘ ਨੂੰ ਆਪਣੀ ਆਈ ਡੀ (Identity Card) ਦੀ ਫੋਟੋ ਲਈ ਦਸਤਾਰ ਉਤਾਰਨ ਲਈ ਮਜ਼ਬੂਰ ਕਿਓਂ ਕੀਤਾ।

ਬੀਬੀ ਕਾਨਫਰੰਸ 12 ਜਨਵਰੀ 2012- ਫਰਾਂਸ ਵਿਚ ਸਿੱਖਾਂ ਦੇ ਦਸਤਾਰ ਮੁੱਦੇ ਸਬੰਧੀ ਯੂ ਐਨ ਦੀ ਧਾਰਮਿਕ ਅਧਿਕਾਰਾਂ ਦੀ ਕਮੇਟੀ ਇਸ ਫੈਸਲੇ ਤੇ ਪਹੁੰਚੀ ਹੈ ਕਿ ਫਰਾਂਸ ਸਰਕਾਰ ਨੇ 76 ਸਾਲਾ ਭਾਈ ਰਨਜੀਤ ਸਿੰਘ ਦੀ ਧਾਰਮਿਕ ਅਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਜਦ ਕਿ ਉਹਨਾਂ ਨੇ ਭਾਈ ਰਨਜੀਤ ਸਿੰਘ ਨੂੰ ਆਈ ਡੀ ਦੀ ਫੋਟੋ ਲਈ ਦਸਤਾਰ ਉਤਾਰਨ ਲਈ ਮਜ਼ਬੂਰ ਕਰ ਦਿੱਤਾ। ਯੂਨਾਈਟਿਡ ਸਿੱਖਸ ਜੋ ਕਿ ਦਸੰਬਰ 2008 ਤੋਂ ਯੂ ਐਨ ਵਿਚ ਭਾਈ ਰਨਜੀਤ ਸਿੰਘ ਦੇ ਕੇਸ ਦੀ ਪੈਰਵੀ ਕਰ ਰਹੀ ਹੈ ਨੇ ਇਹ ਖੁਲਾਸਾ ਅੱਜ ਪੈਰਿਸ ਦੇ ਨੇੜੇ ਬੀਬੀ ਕਾਨਫਰੰਸ ਵਿਖੇ ਇਕ ਮੀਡੀਆ ਕਾਨਫਰੰਸ ਵਿੱਚ ਕੀਤਾ,

ਮੀਡੀਆ ਕਾਨਫਰੰਸ ਵਿਚ ਦੱਸਿਆ ਗਿਆ ਕਿ ਯੂ ਐਨ ਦੇ ਮਨੁੱਖੀ ਅਧਿਕਾਰ ਵਿੰਗ ਮੁਤਾਬਿਕ ਭਾਵੇਂ ਕਿ ਇੱਕ ਸਿੱਖ ਕੋਲੋਂ ਪਛਾਣ ਫੋਟੋ ਲਈ ਦਸਤਾਰ ਉਤਾਰਨ ਦੀ ਮੰਗ ਸਿਰਫ ਇੱਕ ਵਾਰ ਕੀਤੀ ਜਾਂਦੀ ਦੱਸੀ ਜਾਂਦੀ ਹੈ ਪਰ ਇਹ ਮੰਗ ਇੱਕ ਸਿੱਖ ਦੀ ਧਾਰਮਿਕ ਅਜ਼ਾਦੀ ਵਿਚ ਲਗਾਤਾਰ ਵਿਘਨ ਬਣਦੀ ਹੈ ਕਿਓਂਕਿ ਹਰ ਸਮੇਂ ਹੀ ਪਛਾਣ ਫੋਟੋ ਦੇ ਸਬੰਧ ਵਿਚ ਉਸ ਨੂੰ ਦਸਤਾਰ ਉਤਾਰਨੀ ਪਵੇਗੀ ਅਤੇ ਇਸੇ ਬਿਨਾਂ ਤੇ ਸਿੱਖ ਨੂੰ ਸਕਿਓਰਿਟੀ ਚੈਕ ਲਈ ਵੀ ਦਸਤਾਰ ਉਤਾਰਨ ਲਈ ਮਜ਼ਬੂਰ ਕੀਤਾ ਜਾਵੇਗਾ।

ਯੂਨਾਈਟਿਡ ਨੇਸ਼ਨ (United Nations) ਕਮੇਟੀ ਨੇ ਕਿਹਾ ਹੈ ਕਿ ਫਰਾਂਸ ਇਹ ਗੱਲ ਸਪੱਸ਼ਟ ਕਰਨੋਂ ਅਸਫਲ ਹੋਇਆ ਹੈ ਕਿ ਸਿੱਖ ਦੇ ਚਿਹਰੇ ਦੀ ਪਛਾਣ ਵਿੱਚ ਉਸ ਦੀ ਦਸਤਾਰ ਕਿਵੇਂ ਅੜਿੱਕਾ ਬਣਦੀ ਹੈ ਜਦ ਕਿ ਦਸਤਾਰ ਪਹਿਨਣ ਨਾਲ ਉਸਦਾ ਚਿਹਰਾ ਦਿਸਦਾ ਰਹਿੰਦਾ ਹੈ ਅਤੇ ਸਿੱਖ ਨੇ ਹਰ ਸਮੇਂ ਹੀ ਦਸਤਾਰ ਪਹਿਨਣੀ ਹੈ, ਇਸ ਕਰਕੇ ਫਰਾਂਸ ਸਰਕਾਰ ਸਿਵਲ ਅਤੇ ਸਿਆਸੀ ਅਧਿਕਾਰਾਂ ਦੇ ਕੌਮਾਂਤਰੀ ਦਸਤਾਵੇਜ਼ ਦੇ ਆਰਟੀਕਲ 18 ਦੀ ਉਲੰਘਣਾ ਕਰ ਰਹੀ ਹੈ, ਜੋ ਕਿ 4 ਫਰਵਰੀ 1981 ਤੋਂ ਫਰਾਂਸ ਵਿਚ ਲਾਗੂ ਹੈ। ਤੁਸੀਂ ਕਮੇਟੀ ਦੇ ਫੈਸਲੇ ਨੂੰ ਇੰਟਰਨੈਟ ਦੇ ਜਰੀਏ ਵੀ ਜਾਣ ਸਕਦੇ ਹੋ ਜੋ ਕਿ ਕਮੇਟੀ ਦੀ 102 ਵੀਂ ਬੈਠਕ ਵਿਚ ਲਿਆ ਗਿਆ ਹੈ।

ਸ: ਰਨਜੀਤ ਸਿੰਘ ਨੇ ਇਸ ਫੈਸਲੇ ਸਬੰਧੀ ਕਿਹਾ ਹੈ ਕਿ ‘ ਮੈਨੂੰ ਯਕੀਨ ਸੀ ਕਿ ਸੱਚਾਈ ਅਤੇ ਜਸਟਿਸ ਦਾ ਨਿਤਾਰਾ ਇੱਕ ਦਿਨ ਜ਼ਰੂਰ ਹੋਣਾ ਹੈ ਅਤੇ ਇਸੇ ਲਈ ਮੈਂ ਹੁਣ ਤਕ ਉਡੀਕ ਕੀਤੀ ਹੈ। ਮੇਰੀ ਬੇਨਤੀ ਹੈ ਕਿ ਫਰਾਂਸ ਸਰਕਾਰ ਹੁਣ ਇਸ ਕੌਮਾਂਤਰੀ ਫੈਸਲੇ ਨੂੰ ਮੰਨਦੀ ਹੋਈ ਮੈਨੂੰ ਦਸਤਾਰ ਉਤਾਰਨ ਲਈ ਮਜ਼ਬੂਰ ਕੀਤੇ ਵਗ਼ੈਰ ਰੈਜ਼ੀਡੈਂਸ ਕਾਰਡ ਤੇ ਫੋਟੋ ਲਈ ਸਹਿਮਤ ਹੋਵੇਗੀ।’ ਰਨਜੀਤ ਸਿੰਘ ਜੀ ਬਿਮਾਰੀ ਦੀ ਹਾਲਤ ਵਿਚ ਵੀ ਫਰਾਂਸ ਦੇ ਪਬਲਿਕ ਹੈਲਥ ਕੇਅਰ ਸਿਸਟਮ ਜਾਂ ਸੋਸ਼ਲ ਬੈਨਿਫਿਟ ਸਿਸਟਮ ਤੋਂ ਸੰਨ 2005 ਤੋਂ ਕੋਈ ਵੀ ਸਹੂਲਤ ਲੈਣ ਤੋਂ ਵਾਂਝੇ ਰਹੇ ਹਨ ਕਿਉਂਕਿ ਉਹਨਾਂ ਨੇ ਰੈਜ਼ੀਡੈਂਸ ਕਾਰਡ ਲਈ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ।

‘ਯੂਨਾਈਟਿਡ ਸਿੱਖਸ ਨੇ ਯੂਨਾਈਟਿਡ ਨੇਸ਼ਨ (U.N.) ਕਮੇਟੀ ਦੇ ਫੈਸਲੇ ਸਬੰਧੀ ਕਿਹਾ ਕਿ ਫਰਾਂਸ ਸਰਕਾਰ ਨੂੰ ਹੁਣ ਸ: ਰਨਜੀਤ ਸਿੰਘ ਨੂੰ ਸਭ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਜਿਹਨਾਂ ਵਿਚ ਉਸ ਦੇ ਰੈਜ਼ੀਡੈਂਸ ਪਰਮਿਟ ਨੂੰ ਨਵਾਂ ਕਰਨ ਅਤੇ ਹੋਰ ਸਭ ਸਹੂਲਤਾਂ ਆਉਂਦੀਆਂ ਹਨ। ਮੀਡੀਏ ਨੂੰ ਸੰਬੋਧਨ ਕਰਦਿਆਂ ਯੂਨਾਈਟਿਡ ਸਿੱਖਸ ਦੀ ਕਾਨੂੰਨੀ ਸਲਾਹਕਾਰ ਬੀਬੀ ਮਜਿੰਦਰਪਾਲ ਕੌਰ ਨੇ ਕਿਹਾ ਕਿ ਯੂਨਾਈਟਿਡ ਨੇਸ਼ਨ ਦੇ ਫੈਸਲੇ ਤਹਿਤ ਫਰਾਂਸ ਸਰਕਾਰ ਹੁਣ ਭਵਿੱਖ ਵਿਚ ਕਿਸੇ ਵੀ ਐਸੇ ਕਿਸੇ ਕੇਸ ਤੋਂ ਪਰਹੇਜ਼ ਕਰੇਗੀ ਜਿਸ ਨਾਲ ਕਿ ਸਿੱਖ ਦੀ ਧਾਰਮਿਕ ਅਜ਼ਾਦੀ ਵਿਚ ਵਿਘਨ ਪੈਂਦਾ ਹੋਵੇਗਾ।

ਬੀਬੀ ਮਜਿੰਦਰਪਾਲ ਕੌਰ ਨੇ ਇਸ ਸਬੰਧੀ ਬੋਲਦਿਆਂ ਹੋਰ ਕਿਹਾ ਕਿ ਅਸੀਂ ਹੁਣ ਫਰਾਂਸ ਸਰਕਾਰ ਤੋਂ ਉਮੀਦ ਰੱਖਦੇ ਹਾਂ ਕਿ ਉਹ ਆਪਣੇ ਸ਼ਹਿਰੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਵਿਸ਼ਵਾਸ ਸਬੰਧੀ ਕੌਮਾਂਤਰੀ ਘੋਸ਼ਣਾ ਪੱਤਰ ਅਤੇ ਐਲਾਨਨਾਮੇ ਦੀ ਪਾਲਣਾ ਕਰੇਗੀ।

ਨਿਊਯਾਰਕ ਵਿਚ ਯੂਨਾਈਟਿਡ ਸਿੱਖਸ ਦੇ ਕੇਸ ਦੀ ਪੈਰਵੀ ਕਰ ਰਹੀ ਫਰਮ (O'Melveny & Myers) ਦੇ ਅਟਾਰਨੀ ਨੇ ਟੈਲੀਫੋਨ ਇੰਟਰਵਿਊ ਦੌਰਾਨ ਕਿਹਾ ਹੈ ਕਿ ‘ਅਸੀਂ ਯੂਨਾਈਟਿਡ ਨੇਸ਼ਨ ਕਮੇਟੀ ਦੇ ਫੈਸਲੇ ਤੇ ਬਹੁਤ ਖੁਸ਼ ਹਾਂ ਅਤੇ ਅਸੀਂ ਇਸ ਦੇ ਲਾਗੂ ਕਰਨ ਤੇ ਫਰਾਂਸ ਸਰਕਾਰ ਨੂੰ ਜੀਅ ਆਇਆਂ ਕਹਾਂਗੇ। ਅਸੀਂ ਕਮੇਟੀ ਤੋਂ ਇਸੇ ਤਰਾਂ ਦੇ ਨਤੀਜੇ ਦੀ ਉਡੀਕ ਸ: ਸਿੰਗਾਰਾ ਸਿੰਘ ਦੇ ਵਿਚਾਰ ਅਧੀਨ ਕੇਸ ਲਈ ਵੀ ਕਰਦੇ ਹਾਂ’ ਸ: ਸਿੰਗਾਰਾ ਸਿੰਘ ਜੀ ਜਿਹਨਾਂ ਨੇ ਕਿ ਪਾਸਪੋਰਟ ਫੋਟੋ ਲਈ ਆਪਣੀ ਦਸਤਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਦੇ ਕੇਸ ਦੇ ਫੈਸਲੇ ਦੀ ਅਜੇ ਉਡੀਕ ਹੈ।

ਤੁਸੀਂ ਇਸ ਸਬੰਧੀ ਇਸ ਲਿੰਕ ਤੇ ਵੀ ਪੜ੍ਹ ਸਕਦੇ ਹੋ

<http://www.unitedsikhs.org/PressReleases/PRSRLS-10-09-2011-02.html>

